

ਮਰੀਜ਼ ਦੇ ਲਈ ਹਦਾਇਤਾਂ

ਵੀਰਜ ਨਮੂਨੇ ਬਾਰੇ ਮਰੀਜ਼ ਦੇ ਲਈ ਹਦਾਇਤਾਂ / ਅਪਾਇੰਟਮੈਂਟ ਫਾਰਮ

ਵੀਰਜ ਦੇ ਨਮੂਨੇ ਦੇਣ ਲਈ ਅਪਾਇੰਟਮੈਂਟ ਦੀ ਲੋੜ ਹੁੰਦੀ ਹੈ। ਅਪਾਇੰਟਮੈਂਟ ਲੈਣ ਲਈ ਕਾਲ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਨਿਰਦੇਸ਼ਾਂ ਨੂੰ ਪੜ੍ਹੋ। ਬਿਨਾਂ ਅਪਾਇੰਟਮੈਂਟ ਤੋਂ ਜਾਂ ਅਪਾਇੰਟਮੈਂਟ ਟਾਇਮ ਤੋਂ ਬਾਅਦ ਦਿੱਤੇ ਗਏ ਨਮੂਨੇ ਸਵੀਕਾਰ ਨਹੀਂ ਕੀਤੇ ਜਾਣਗੇ।

ਇਕ ਅਪਾਇੰਟਮੈਂਟ ਤੈਅ ਕਰਨ ਲਈ, LifeLabs ਨੂੰ 1-855-412-4495 ਤੇ ਕਾਲ ਕਰੋ

ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:00 ਵਜੇ ਤੋਂ ਸ਼ਾਮ ਦੇ 7:00 ਵਜੇ ਤੱਕ।

ਨੋਟ: ਕਿਰਪਾ ਕਰਕੇ ਸਾਨੂੰ ਤੁਰੰਤ ਦੱਸੋ, ਜੇ ਤੁਸੀਂ ਆਪਣੀ ਅਪਾਇੰਟਮੈਂਟ ਤੇ ਪਹੁੰਚਣ ਵਿੱਚ ਅਸਮਰਥ ਹੋ।

ਤੁਹਾਡੇ ਡਾਕਟਰ ਨੇ [X] ਮਾਰਕ ਦੇ ਮੁਤਾਬਕ, ਤੁਹਾਡੇ ਵੀਰਜ (ejaculate) ਦੇ ਇੱਕ ਵਿਸ਼ਲੇਸ਼ਣ ਦੀ ਮੰਗ ਕੀਤੀ ਹੈ।

[] ਜਣਨ ਨਮੂਨਾ ਕਦਮ 1-6 ਦੀ ਪਾਲਣਾ ਕਰੋ। [] ਨਸਬੰਦੀ ਤੋਂ ਬਾਅਦ ਦਾ ਨਮੂਨਾ ਕਦਮ 2-6 ਦੀ ਪਾਲਣਾ ਕਰੋ।

ਲੈਬਾਰਟਰੀ ਟੈਸਟ ਦੇ ਸਟੀਕ ਨਤੀਜੇ ਨੂੰ ਯਕੀਨੀ ਬਣਾਉਣ ਲਈ, ਇਹਨਾਂ ਹਿਦਾਇਤਾਂ ਦੀ ਚੰਗੀ ਤਰ੍ਹਾਂ ਪਾਲਣਾ ਕਰੋ। ਜੇ ਤੁਹਾਨੂੰ ਇਹ ਹਿਦਾਇਤਾਂ ਸਮਝ ਨਹੀਂ ਆਉਂਦੀਆਂ, ਕਿਰਪਾ ਕਰਕੇ LifeLabs ਦੇ ਨਾਲ 1-855-412-4495 ਤੇ ਸੰਪਰਕ ਕਰੋ।

1. ਨਮੂਨਾ ਲੈਣ ਤੋਂ ਪਹਿਲਾਂ, 2 ਤੋਂ 7 ਦਿਨਾਂ ਲਈ ਕੋਈ ਜਿਨਸੀ ਕਿਰਿਆ (ਵੀਰਜਪਾਤ ਮੁੱਠ ਮਾਰ ਕੇ ਜਾਂ ਸੰਭੋਗ ਦੁਆਰਾ) ਨਹੀਂ ਕਰਨੀ। (48 ਘੰਟਿਆਂ ਤੋਂ ਘੱਟ ਨਹੀਂ, 7 ਦਿਨਾਂ ਤੋਂ ਵੱਧ ਨਹੀਂ)

ਪਿਛਲੇ ਵੀਰਜਪਾਤ ਨੂੰ ਕਿੰਨੇ ਦਿਨ ਹੋ ਗਏ: _____

2. ਲੈਬਾਰਟਰੀ ਜਾਂਚ ਲਈ ਇੱਕ ਤਾਜ਼ੇ ਅਤੇ ਪੂਰਨ ਨਮੂਨੇ ਦੀ ਲੋੜ ਹੁੰਦੀ ਹੈ। ਸਾਰੇ ਵੀਰਜਪਾਤ ਨੂੰ ਇਕੱਠਾ ਕੀਤਾ ਜਾਣਾ ਚਾਹੀਦਾ ਹੈ। ਜਾਂਚ ਦੇ ਨਤੀਜੇ ਗਲਤ ਹੋ ਸਕਦੇ ਹਨ ਜੇ ਕੋਈ ਵੀ ਸੈਂਪਲ, ਖਾਸ ਕਰਕੇ ਸੈਂਪਲ ਦਾ ਪਹਿਲਾ ਭਾਗ, ਇਕੱਠਾ ਕਰਦੇ ਸਮੇਂ ਡੁਲ੍ਹ ਜਾਂ ਗੁਆਇਆ ਜਾਂਦਾ ਹੈ। ਕਿਰਪਾ ਕਰਕੇ ਹੇਠ ਦਿੱਤੇ ਸਹੀ ਬਾਕਸ ਦੀ ਚੋਣ ਕਰੋ ਅਤੇ ਮਰੀਜ਼ ਸੇਵਾ ਕੇਂਦਰ ਦੇ ਸਟਾਫ ਨੂੰ ਇਹ ਸੀਟ ਦੇ ਦੇਣਾ ਜਦੋਂ ਤੁਸੀਂ ਜਾਂਚ ਲਈ ਆਪਣਾ ਨਮੂਨਾ ਦੇਣ ਆਉਂਦੇ।

ਪੂਰਾ ਸੈਂਪਲ: ਹਾਂ ਨਹੀਂ

3. ਨਮੂਨਾ ਮੁੱਠ ਮਾਰ ਕੇ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ। ਲੈਬਾਰਟਰੀ ਜਾਂ ਡਾਕਟਰ ਦੁਆਰਾ ਦਿੱਤੇ ਗਏ ਕੰਟੇਨਰ ਵਿੱਚ ਸਾਰੇ ਨਮੂਨੇ ਦਾ ਵੀਰਜਪਾਤ ਕਰੋ। ਕੋਈ ਹੋਰ ਕੰਟੇਨਰ, ਕੰਡੋਮ ਜਾਂ ਕਿਸੇ ਵੀ ਤਰ੍ਹਾਂ ਦੀ ਚਿਕਨਾਈ ਦੀ ਵਰਤੋਂ ਨਹੀਂ ਕਰਨੀ। ਕਿਸੇ ਵੀ ਹੋਰ ਤਰ੍ਹਾਂ ਦੇ ਕੰਟੇਨਰ ਦੀ ਵਰਤੋਂ ਕਰਨ ਨਾਲ, ਨਮੂਨਾ ਠੁਕਰਾ ਦਿੱਤਾ ਜਾਵੇਗਾ।

4. ਕੰਟੇਨਰ ਲੇਬਲ ਤੇ ਆਪਣਾ ਨਾਮ, ਅਤੇ ਨਮੂਨਾ ਇਕੱਠਾ ਕਰਨ ਦੀ ਮਿਤੀ ਅਤੇ ਟਾਈਮ ਪ੍ਰਿੰਟ ਕਰੋ।

5. ਇਕੱਠਾ ਕਰਨ ਤੋਂ ਬਾਅਦ ਅਤੇ ਆਵਾਜਾਈ ਦੇ ਦੌਰਾਨ, ਸੈਂਪਲ ਨੂੰ ਸਰੀਰ ਦੇ ਨਾਲ ਲੱਗਦੀ ਇੱਕ ਅੰਦਰੂਨੀ ਜੇਬ ਵਿੱਚ ਸਰੀਰ ਦੇ ਤਾਪਮਾਨ ਤੇ ਰੱਖਿਆ ਜਾਣਾ ਚਾਹੀਦਾ ਹੈ।

6. ਨਮੂਨੇ ਨੂੰ ਇਕੱਠਾ ਕਰਨ ਤੋਂ ਬਾਅਦ ਜਿੰਨਾ ਜਲਦੀ ਹੋ ਸਕੇ ਨਾਮਜ਼ਦ ਮਰੀਜ਼ ਸੇਵਾ ਕੇਂਦਰ ਤੇ ਪਹੁੰਚਾਉਣਾ ਚਾਹੀਦਾ ਹੈ (ਭਾਵ 10-15 ਮਿੰਟ ਦੇ ਅੰਦਰ), ਇਕੱਠਾ ਕਰਨ ਦੇ ਬਾਅਦ 30 ਮਿੰਟ ਤੋਂ ਵੱਧ ਨਹੀਂ।

7. ਜਦੋਂ ਤੁਸੀਂ ਮਰੀਜ਼ ਸੇਵਾ ਕੇਂਦਰ ਤੇ ਪਹੁੰਚੋਗੇ, ਸਿੱਧੇ ਫ੍ਰੀਜ਼ ਡੈਸਕ ਤੇ ਜਾਓ ਅਤੇ ਸਟਾਫ ਨੂੰ ਦੱਸੋ ਕਿ ਤੁਹਾਡੀ ਇੱਕ ਸਮਾਂ-ਸੰਵੇਦਨਸ਼ੀਲ ਨਮੂਨਾ ਦੇਣ ਦੀ ਅਪਾਇੰਟਮੈਂਟ ਹੈ।

ਨਮੂਨਾ ਲੈਣ ਦਾ ਟਾਇਮ: _____ ਨਮੂਨਾ ਲੈਣ ਦੀ ਮਿਤੀ: _____

ਮੈਨੂੰ ਸਾਰੀ ਉਪਰੋਕਤ ਹਿਦਾਇਤਾਂ ਸਮਝ ਆ ਗਈਆਂ ਹਨ

ਦਸਤਖਤ

ਮਿਤੀ